

## ਸਿਟੀ ਆਫ ਬ੍ਰੈਂਪਟਨ ਅਤੇ ਸੀ.ਬੀ.ਸੀ. ਦੇ ਨਾਲ, ਸਪ੍ਰਿੰਗਡੇਲ ਬ੍ਰੈਂਪਟਨ ਲਾਇਬ੍ਰੇਰੀ ਵਿਖੇ ਮਾਈ ਬ੍ਰੈਂਪਟਨ ਡੇ ਮਨਾਓ

ਬ੍ਰੈਂਪਟਨ, ਓਨਟਾਰੀਓ (14 ਮਾਰਚ, 2022) – ਸੀ.ਬੀ.ਸੀ. (CBC), ਸਿਟੀ ਦਾ ਜਸ਼ਨ ਮਨਾ ਰਿਹਾ ਹੈ ਅਤੇ ਸਿਟੀ ਆਫ ਬ੍ਰੈਂਪਟਨ, ਬ੍ਰੈਂਪਟਨ ਲਾਇਬ੍ਰੇਰੀ (Brampton Library) ਅਤੇ ਆਰਟਸ, ਕਲਚਰ ਐਂਡ ਕ੍ਰੀਏਟਿਵ ਇੰਡਸਟਰੀ ਡਿਵੈਲਪਮੈਂਟ ਏਜੰਸੀ (ਏ.ਸੀ.ਸੀ.ਆਈ.ਡੀ.ਏ.) (Arts, Culture and Creative Industry Development Agency) (ACCIDA) ਦੇ ਨਾਲ ਭਾਈਵਾਲੀ ਵਿੱਚ, 30 ਮਾਰਚ ਨੂੰ, ਸਪ੍ਰਿੰਗਡੇਲ ਬ੍ਰੈਂਪਟਨ ਲਾਇਬ੍ਰੇਰੀ (Springdale Brampton Library) ਵਿੱਚ ਮਾਈ ਬ੍ਰੈਂਪਟਨ ਡੇ (My Brampton Day) ਨਾਮਕ ਕਾਰਜਕਰਮ ਪੇਸ਼ ਕਰ ਰਿਹਾ ਹੈ।

### ਮਾਈ ਬ੍ਰੈਂਪਟਨ ਡੇ

ਸਪ੍ਰਿੰਗਡੇਲ ਬ੍ਰੈਂਪਟਨ ਲਾਇਬ੍ਰੇਰੀ

10705 ਬ੍ਰੈਮਲੀ ਰੋਡ (10705 Bramalea Road)

ਬੁੱਧਵਾਰ, 30 ਮਾਰਚ

### ਕਾਰਜਕਰਮਾਂ ਦਾ ਸੈਡਿਊਲ

- ਸਵੇਰੇ 11 ਵਜੇ – ਬ੍ਰੈਂਪਟਨ ਦੇ ਕਲਾਕਾਰ, ਅਬਿਓਲਾ ਇਡੋਉ (Abiola Idowu) ਦੁਆਰਾ ਸੀ.ਬੀ.ਸੀ. ਟੋਰੋਂਟੋ (CBC Toronto) ਵੱਲੋਂ ਲਗਾਈ ਗਈ ਕਲਾਕ੍ਰਿਤੀ ਦਾ ਪਰਦਾ ਚੁੱਕਣਾ
- ਦੁਪਹਿਰ 12 ਵਜੇ - ਅਬਿਓਲਾ ਇਡੋਉ ਦੇ ਨਾਲ ਇੰਟਰਐਕਟਿਵ ਆਰਟ ਐਕਟੀਵੇਸ਼ਨ, ਜਿਸਦੀ ਸਹਿ-ਪੇਸ਼ਕਾਰੀ ਏ.ਸੀ.ਸੀ.ਆਈ.ਡੀ.ਏ. ਵੱਲੋਂ ਕੀਤੀ ਜਾ ਰਹੀ ਹੈ
- ਸ਼ਾਮ 5:30 ਵਜੇ – ਸੀ.ਬੀ.ਸੀ. ਟੋਰੋਂਟੋ ਦਾ ਸੁਣਨ ਵਾਲਾ ਇੰਟਰਐਕਟਿਵ ਸੈਸ਼ਨ
- ਸ਼ਾਮ 7:30 ਵਜੇ – ਸੀ.ਬੀ.ਸੀ. ਟੋਰੋਂਟੋ ਦੇ ਬ੍ਰੈਂਪਟਨ ਬਿਊਰੋ (Brampton Bureau) ਦੇ ਨਵ ਨਾਨਵਾ (Nav Nanwa) ਦੀ ਮੇਜਬਾਨੀ ਵਿੱਚ ਪੈਨਲ ਚਰਚਾ, *ਐਲ ਰੋਡਸ ਲੀਡ ਟੂ ਬ੍ਰੈਂਪਟਨ (All Roads Lead to Brampton)*

### ਅਬਿਓਲਾ ਇਡੋਉ ਦੇ ਨਾਲ, ਮੁਫਤ ਲਾਈਵ ਵਿੰਡੋ ਮੁਰਾਲ ਆਰਟਿਸਟ ਐਕਟੀਵੇਸ਼ਨ

ਸਿਟੀ ਆਫ ਬ੍ਰੈਂਪਟਨ ਦੀ ਆਰਟਸ, ਕਲਚਰ ਐਂਡ ਕ੍ਰੀਏਟਿਵ ਇੰਡਸਟਰੀ ਡਿਵੈਲਪਮੈਂਟ ਏਜੰਸੀ (ਏ.ਸੀ.ਸੀ.ਆਈ.ਡੀ.ਏ.) ਦੇ ਨਾਲ ਭਾਈਵਾਲੀ ਵਿੱਚ, ਲਾਇਬ੍ਰੇਰੀ ਨੂੰ ਆਪਣੇ ਕੈਨਵਾਸ ਵਿੱਚ ਬਦਲਣ ਦੇ ਮੌਕੇ ਲਈ, ਲੋਕਲ ਕਲਾਕਾਰ ਅਬਿਓਲਾ ਇਡੋਉ ਦੇ ਨਾਲ ਜੁੜੇ। ਭਾਗੀਦਾਰਾਂ ਨੂੰ ਲਾਇਬ੍ਰੇਰੀ ਵਿੱਚ ਸੀਸੇ ਦੀਆਂ ਵੱਡੀਆਂ ਖਿੜਕੀਆਂ ਤੇ ਰੇਖਾ ਚਿੱਤਰ ਅਤੇ ਡ੍ਰਾਇੰਗ ਬਣਾਉਣ ਲਈ ਸੱਦਾ ਦਿੱਤਾ ਜਾਂਦਾ ਹੈ। ਹਰ ਉਮਰ ਦੇ ਵਿਅਕਤੀਆਂ ਦਾ ਸੁਆਗਤ ਹੈ, ਕੋਈ ਅਨੁਭਵ ਜ਼ਰੂਰੀ ਨਹੀਂ ਹੈ।

ਟਿਕਟਾਂ ਮੁਫਤ ਹਨ ਅਤੇ ਪੁਸ਼ਟੀ ਕੀਤੇ ਮਹਿਮਾਨਾਂ ਨੂੰ, ਸੀ.ਬੀ.ਸੀ. ਟੇਰੋਟੋ ਦੇ ਬ੍ਰੈਂਪਟਨ-ਪ੍ਰੀਤ ਸਵੈਗ ਪੈਕ ਦਾ ਸੀਮਿਤ-ਐਡੀਸ਼ਨ ਮਿਲੇਗਾ। ਵੇਰਵਿਆਂ ਅਤੇ ਰਜਿਸਟਰ ਕਰਨ ਲਈ, [cbc.ca](http://cbc.ca) ਤੇ ਜਾਓ।

ਸੀ.ਬੀ.ਸੀ. ਟੇਰੋਟੋ ਨੇ, 2021 ਦੇ ਪਤਝੜ ਵਿੱਚ ਇੱਕ ਖਾਸ ਬ੍ਰੈਂਪਟਨ ਬਿਊਰੋ ਬਣਾਇਆ ਸੀ। ਸਮਰਪਿਤ ਪੱਤਰਕਾਰਾਂ ਅਤੇ ਨਿਰਮਾਤਾਵਾਂ ਦੀ ਟੀਮ, ਲੋਕਲ ਕਮਿਊਨਿਟੀ ਲਈ ਸਭ ਤੋਂ ਮਹੱਤਵਪੂਰਣ ਕਹਾਣੀਆਂ ਸਾਂਝੀਆਂ ਕਰਦੇ ਹੋਏ, ਬ੍ਰੈਂਪਟਨ ਵਿੱਚ ਜ਼ਮੀਨੀ ਪੱਧਰ ਤੇ ਕੰਮ ਕਰਦੀ ਰਹੀ ਹੈ।

## ਹਵਾਲੇ

“ਅਸੀਂ ਸੀ.ਬੀ.ਸੀ. ਦੇ ਜਸ਼ਨ ਅਤੇ ਸਪ੍ਰਿੰਗਡੇਲ ਲਾਇਬ੍ਰੇਰੀ ਬ੍ਰਾਂਚ ਵਿਖੇ, ਉਹਨਾਂ ਦੇ ਮਾਈ ਬ੍ਰੈਂਪਟਨ ਡੇ ਕਾਰਜਕਰਮ ਦੇ ਹਿੱਸੇ ਵਜੋਂ ਸਾਡੇ ਸ਼ਹਿਰ ਦੀ ਕਹਾਣੀ ਸੁਣਾਉਣ ਲਈ ਉਤਸ਼ਾਹਿਤ ਹਾਂ। ਬ੍ਰੈਂਪਟਨ ਦੀ ਵੰਨ-ਸੁਵੰਨਤਾ, ਸੱਭਿਆਚਾਰ ਅਤੇ ਰਚਨਾਤਮਕਤਾ ਹੀ, ਇਸ ਸ਼ਹਿਰ ਨੂੰ ਇੰਨਾ ਖਾਸ ਬਣਾਉਂਦੀ ਹੈ ਅਤੇ ਕਮਿਊਨਿਟੀ ਦੇ ਨਾਲ ਇਸਦਾ ਜਸ਼ਨ ਮਨਾਉਣਾ ਬਹੁਤ ਹੀ ਵਧੀਆ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਨੂੰ ਖਾਸ ਥਾਂ ਵਜੋਂ ਮਾਨਤਾ ਦੇਣ ਤੇ ਸੀ.ਬੀ.ਸੀ. ਦਾ ਧੰਨਵਾਦ, ਜੋ ਇਹ ਹੈ। ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਏ.ਸੀ.ਸੀ.ਆਈ.ਡੀ.ਏ. ਅਤੇ ਲੋਕਲ ਕਲਾਕਾਰ, ਅਬਿਓਲਾ ਇਡੋਉ, ਸਾਡੇ ਵੰਨ-ਸੁਵੰਨੇ ਮੋਜੈਕ ਦਾ ਜਸ਼ਨ ਮਨਾਉਣ ਅਤੇ ਪਬਲਿਕ ਆਰਟ ਦੇ ਦੁਆਰਾ, ਕਮਿਊਨਿਟੀ ਨਾਲ ਜੁੜਦੇ ਹੋਏ, ਆਪਣੀ ਰਚਨਾਤਮਕਤਾ ਪੇਸ਼ ਕਰ ਰਹੇ ਹਨ।”

- ਰੋਏਨਾ ਸੈਨਟੋਸ (Rowena Santos), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਵਾਈਸ-ਚੇਅਰ, ਕਾਰਪੋਰੇਟ ਸਰਵਿਸਿਜ, ਸਿਟੀ ਆਫ ਬ੍ਰੈਂਪਟਨ, ਕਾਉਂਸਿਲ ਪੈਨਲ ਮੈਂਬਰ, ਆਰਟਸ, ਕਲਚਰ ਐਂਡ ਕ੍ਰਿਏਟਿਵ ਇੰਡਸਟਰੀ ਡਿਵੈਲਪਮੈਂਟ ਏਜੰਸੀ

“ਸੀ.ਬੀ.ਸੀ. ਟੇਰੋਟੋ ਨੂੰ, ਕਮਿਊਨਿਟੀ ਅਤੇ ਸ਼ਹਿਰ ਵਿੱਚ ਹੋਣ ਵਾਲੀਆਂ ਕੁਝ ਸ਼ਾਨਦਾਰ ਚੀਜ਼ਾਂ ਤੇ ਚਾਨਣਾ ਪਾਉਣ ਤੇ ਧਿਆਨ ਕੇਂਦਰਿਤ ਕਰਨ ਵਾਸਤੇ ਬ੍ਰੈਂਪਟਨ ਲਾਇਬ੍ਰੇਰੀ ਦੇ ਨਾਲ ਭਾਈਵਾਲੀ ਕਰਨ ਤੇ ਬੇਹੱਦ ਖੁਸ਼ੀ ਹੈ। ਅਸੀਂ ਬ੍ਰੈਂਪਟਨ ਵਾਸੀਆਂ ਦੇ ਨਾਲ ਵਿਅਕਤੀਗਤ ਤੌਰ ਤੇ ਜੁੜਨ ਦੇ ਮੌਕੇ ਲਈ ਉਤਸ਼ਾਹਿਤ ਹਾਂ।”

- ਪ੍ਰਸੰਨਾ ਰਾਜਗੋਪਾਲਨ (Prasanna Rajagopalan), ਡਾਇਰੈਕਟਰ, ਜਰਨਲਿਜ਼ਮ + ਪ੍ਰੋਗਰਾਮਿੰਗ, ਸੀ.ਬੀ.ਸੀ. ਟੇਰੋਟੋ

“ਬ੍ਰੈਂਪਟਨ ਲਾਇਬ੍ਰੇਰੀ ਨੂੰ, ਇਸ ਰੋਮਾਂਚਕ ਕਾਰਜਕਰਮ ਤੇ ਸੀ.ਬੀ.ਸੀ. ਦੇ ਨਾਲ ਭਾਈਵਾਲੀ ਕਰਨ ਤੇ ਬੇਹੱਦ ਖੁਸ਼ੀ ਹੈ। ਸਾਨੂੰ ਵਿਅਕਤੀਗਤ ਕਾਰਜਕਰਮਾਂ ਵਿੱਚ ਇੱਕ ਵਾਰ ਫਿਰ ਲੋਕਾਂ ਦਾ ਸੁਆਗਤ ਕਰਨ ਤੇ ਬਹੁਤ ਖੁਸ਼ੀ ਹੈ। ਅਸੀਂ ਬ੍ਰੈਂਪਟਨ ਵਾਸੀਆਂ ਨੂੰ, ਉਹਨਾਂ ਦੀ ਕਮਿਊਨਿਟੀ ਨੂੰ ਮੁੜ ਸਪਸ਼ਟ ਕਰਨ ਅਤੇ ਨਵੇਂ ਸਬੰਧਾਂ ਵਾਸਤੇ ਪ੍ਰੀਤ ਕਰਨ ਦਾ ਮੌਕਾ ਦੇਣ ਲਈ ਉਤਸ਼ਾਹਿਤ ਹਾਂ।”

- ਟੋਡ ਕਾਇਲ (Todd Kyle), ਚੀਫ ਐਗਜ਼ੀਕਿਊਟਿਵ ਅਫਸਰ, ਬ੍ਰੈਂਪਟਨ ਲਾਇਬ੍ਰੇਰੀ

“ਏ.ਸੀ.ਸੀ.ਆਈ.ਡੀ.ਏ. ਨੂੰ, ਅਬਿਓਲਾ ਦੀ ਨਵੀਂ ਕਲਾਕ੍ਰਿਤੀ ਦਾ ਪਰਦਾ ਚੁੱਕਣ ਅਤੇ ਸਾਡੇ ਇੰਟਰਐਕਟਿਵ ਵਿੰਡੋ ਇੰਸਟਾਲੇਸ਼ਨ ਸਮੇਤ – ਇਸ ਖਾਸ ਦਿਨ ਨੂੰ ਸੀ.ਬੀ.ਸੀ. ਅਤੇ ਬ੍ਰੈਂਪਟਨ ਲਾਇਬ੍ਰੇਰੀ ਵਿਖੇ ਸਾਡੇ ਦੋਸਤਾਂ ਦੇ ਨਾਲ ਭਾਈਵਾਲੀ ਕਰਨ ਤੇ ਬੇਹੱਦ ਖੁਸ਼ੀ ਹੈ। ਬ੍ਰੈਂਪਟਨ ਇੱਕ ਮੋਜੈਕ ਹੈ ਅਤੇ ਇਹ ਕਲਾ ਅਤੇ ਸੱਭਿਆਚਾਰ ਵਾਸਤੇ ਬੇਹੱਦ ਚੁੱਕਵੀਂ ਥਾਂ ਹੈ। ਅਸੀਂ ਇਸ ਖਾਸ ਤਰੀਕੇ ਨਾਲ ਲੋਕਲ ਪ੍ਰੀਤਭਾ ਅਤੇ ਵਸੀਲਿਆਂ ਨੂੰ ਦਰਸਾਉਣ ਲਈ ਉਤਸ਼ਾਹਿਤ ਹਾਂ, ਜੋ ਸਾਡਾ ਸੰਗਠਨ, ਆਰਟਸ ਕਮਿਊਨਿਟੀ ਲਈ ਪੇਸ਼ ਕਰਦਾ ਹੈ।”

- ਨੁਵੀ ਸਿੱਧੂ (Nuvi Sidhu), ਚੇਅਰ, ਆਰਟਸ, ਕਲਚਰ ਐਂਡ ਕ੍ਰਿਏਟਿਵ ਇੰਡਸਟਰੀ ਡਿਵੈਲਪਮੈਂਟ ਏਜੰਸੀ (ਏ.ਸੀ.ਸੀ.ਆਈ.ਡੀ.ਏ.)

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ  
[multiculturalmedia@brampton.ca](mailto:multiculturalmedia@brampton.ca)